

ਪ੍ਰਭਾਤੀ ॥

ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ ॥੧॥

ਲੋਗਾ ਭਰਮਿ ਨ ਭੂਲਹੁ ਭਾਈ ॥

ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸੂਬ ਠਾਂਈ ॥੧॥ ਰਹਾਉ ॥

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥

ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥

ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁਰੁ ਦੀਨਾ ਮੀਠਾ ॥

ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥

Prabhaatee ||

Aval Aleh Noor Aupaiaa Kudharat Kay Sabh Ba(N)Dhay ||

Ek Noor Tay Sabh Jag Aupajiaa Kaun Bhalay Ko Ma(N)Dhay ||1||

Logaa Bharam N Bhoolah Bhaaiee ||

Khaalik Khalak Khalak Meh Khaalik Poor Rahio Srab Ttaa(N)lee ||1|| Rahaa||

Maattee Ek Anayk Bhaa(N)T Kar Saajee Saajanahaarai ||

Naa Kachh Poch Maattee Kay Bhaa(N)Dday Naa Kachh Poch Ku(N)Bhaarai ||2||

Sabh Meh Sachaa Eko Soiee Tis Kaa Keeaa Sabh Kachh Hoiee ||

Hukam Pachhaanai S Eko Jaanai Ba(N)Dhaa Kaheeaai Soiee ||3||

Alah Alakh N Jaaiee Lakhiaa Gur GuR Dheena Meettaa ||

Keh Kabeer Mayree Sa(N)Kaa Naasee Sarab Nira(N)Jan Ddeettaa ||4||3||

Prabhaatee:

First, Allah created the Light; then, by His Creative Power, He made all mortal beings.

From the One Light, the entire universe welled up. So who is good, and who is bad? ||1||

O people, O Siblings of Destiny, do not wander deluded by doubt.

The Creation is in the Creator, and the Creator is in the Creation, totally pervading and permeating all places. ||1||Pause||

The clay is the same, but the Fashioner has fashioned it in various ways.

There is nothing wrong with the pot of clay - there is nothing wrong with the Potter. ||2||

The One True Lord abides in all; by His making, everything is made.

Whoever realizes the Hukam of His Command, knows the One Lord. He alone is said to be the Lord's slave. ||3||

The Lord Allah is Unseen; He cannot be seen. The Guru has blessed me with this sweet molasses.

Says Kabeer, my anxiety and fear have been taken away; I see the Immaculate Lord pervading everywhere. ||4||3||